

 Print Page

Sri Guru Granth Sahib

Displaying 736 of

ਗੁਰ ਪਰਸਾਦੀ ਕੋ ਵਿਰਲਾ ਛੁਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥

Gur Parasaadhee Ko Viralaa Shhoottai This Jan Ko Ho Balihaaree ||3||

By Guru's Grace, a few rare ones are saved; I am a sacrifice to those humble beings. ||3||

ਸੁਹੀ (ਮਃ ੪) (੧੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧

Raag Suhi Guru Ram Das

ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥

Jin Sisatt Saajee Soee Har Jaanai Thaa Kaa Roop Apaaro ||

The One who created the Universe, that Lord alone knows. His beauty is incomparable.

ਸੁਹੀ (ਮਃ ੪) (੧੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੨

Raag Suhi Guru Ram Das

ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥

Naanak Aapae Vaekh Har Bigasai Guramukh Breham Beechaaro ||4||3||14||

O Nanak, the Lord Himself gazes upon it, and is pleased. The Gurmukh contemplates God. ||4||3||14||

ਸੁਹੀ (ਮਃ ੪) (੧੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੨

Raag Suhi Guru Ram Das

ਸੁਹੀ ਮਹਲਾ ੪ ॥

Soohee Mehalaa 4 ||

Soohee, Fourth Mehl:

ਸੁਹੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੭੩੬

ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥

Keethaa Karanaa Sarab Rajaaee Kishh Keechai Jae Kar Sakeeai ||

All that happens, and all that will happen, is by His Will. If we could do something by ourselves, we would.

ਸੁਹੀ (ਮਃ ੪) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੩

Raag Suhi Guru Ram Das

ਆਪਣਾ ਕੀਤਾ ਕਿਛੁ ਨ ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ॥੧॥

Aapanaa Keethaa Kishhoo N Hovai Jio Har Bhaavai Thio Rakheeai ||1||

By ourselves, we cannot do anything at all. As it pleases the Lord, He preserves us. ||1||

ਸੁਹੀ (ਮਃ ੮) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੩

Raag Suhi Guru Ram Das

ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥

Maerae Har Jeeo Sabh Ko Thaerai Vas ||

O my Dear Lord, everything is in Your power.

ਸੁਹੀ (ਮਃ ੮) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੪

Raag Suhi Guru Ram Das

ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥੧॥ ਰਹਾਉ ॥

Asaa Jor Naahee Jae Kishh Kar Ham Saakeh Jio Bhaavai Thivai Bakhas ||1|| Rehaao ||

I have no power to do anything at all. As it pleases You, You forgive us. ||1||Pause||

ਸੁਹੀ (ਮਃ ੮) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੪

Raag Suhi Guru Ram Das

ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥

Sabh Jeeo Pindd Dheaaa Thudhh Aapae Thudhh Aapae Kaarai Laaeiaa ||

You Yourself bless us with soul, body and everything. You Yourself cause us to act.

ਸੁਹੀ (ਮਃ ੮) (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੫

Raag Suhi Guru Ram Das

ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥੨॥

Jaehaa Thoon Hukam Karehi Thaehae Ko Karam Kamaavai Jaehaa Thudhh Dhhur Likh Paeiaa ||2||

As You issue Your Commands, so do we act, according to our pre-ordained destiny. ||2||

ਸੁਹੀ (ਮਃ ੮) (੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੬

Raag Suhi Guru Ram Das

ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥

Panch Thath Kar Thudhh Srisatt Sabh Saajee Koe Shhaevaa Kario Jae Kishh Keethaa Hovai ||

You created the entire Universe out of the five elements; if anyone can create a sixth, let him.

ਸੁਹੀ (ਮਃ ੮) (੧੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੬

Raag Suhi Guru Ram Das

ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥੩॥

Eikanaa Sathigur Mael Thoon Bujhaavehi Eik Manamukh Karehi S Rovai ||3||

You unite some with the True Guru, and cause them to understand, while others, the self-willed manmukhs, do their deeds and cry out in pain. ||3||

ਸੁਹੀ (ਮਃ ੮) (੧੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੭

Raag Suhi Guru Ram Das

ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥

Har Kee Vaddiaaee Ho Aakh N Saakaa Ho Moorakh Mugadhh Neechaan ||

I cannot describe the glorious greatness of the Lord; I am foolish, thoughtless, idiotic and lowly.

ਸੁਹੀ (ਮਃ ੪) (੧੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੮

Raag Suhi Guru Ram Das

ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥੪॥੪॥੧੫॥੨੪॥

Jan Naanak Ko Har Bakhas Lai Maerae Suaamee Saranaagath Paeiaa Ajaan ||4||4||15||24||

Please, forgive servant Nanak, O my Lord and Master; I am ignorant, but I have entered Your Sanctuary.

||4||4||15||24||

ਸੁਹੀ (ਮਃ ੪) (੧੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੮

Raag Suhi Guru Ram Das

ਰਾਗੁ ਸੁਹੀ ਮਹਲਾ ੫ ਘਰੁ ੧

Raag Soohee Mehalaa 5 Ghar 1

Raag Soohee, Fifth Mehl, First House:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੬

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੬

ਬਾਜੀਗਰਿ ਜੈਸੇ ਬਾਜੀ ਪਾਈ ॥

Baajeegar Jaisae Baajee Paaee ||

The actor stages the play,

ਸੁਹੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੧

Raag Suhi Guru Arjan Dev

ਨਾਨਾ ਰੂਪ ਭੇਖ ਦਿਖਲਾਈ ॥

Naanaa Roop Bhaekh Dhikhalaaee ||

Playing the many characters in different costumes;

ਸੁਹੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੧

Raag Suhi Guru Arjan Dev

ਸਾਂਗੁ ਉਤਾਰਿ ਥੰਮ੍ਹਿਓ ਪਾਸਾਰਾ ॥

Saang Outhaar Thhanmihou Paasaaraa ||

But when the play ends, he takes off the costumes,

ਸੁਹੀ (ਮਃ ੫) (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੧

Raag Suhi Guru Arjan Dev

ਤਬ ਏਕੋ ਏਕੰਕਾਰਾ ॥੧॥

Thab Eaeko Eaekankaaraa ||1||

And then he is one, and only one. ||1||

ਸੁਹੀ (ਮਃ ੫) (੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੧

Raag Suhi Guru Arjan Dev

ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥

Kavan Roop Dhrisattiou Binasaaeiou ||

How many forms and images appeared and disappeared?

ਸੁਹੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੨

Raag Suhi Guru Arjan Dev

ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥

Kathehi Gaeiou Ouhu Kath Thae Aaeiou ||1|| Rehaao ||

Where have they gone? Where did they come from? ||1||Pause||

ਸੁਹੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੨

Raag Suhi Guru Arjan Dev

ਜਲ ਤੇ ਉਠਹਿ ਅਨਿਕ ਤਰੰਗਾ ॥

Jal Thae Oothehi Anik Tharangaa ||

Countless waves rise up from the water.

ਸੁਹੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੩

Raag Suhi Guru Arjan Dev

ਕਨਿਕ ਭੂਖਨ ਕੀਨੇ ਬਹੁ ਰੰਗਾ ॥

Kanik Bhookhan Keenae Bahu Rangaa ||

Jewels and ornaments of many different forms are fashioned from gold.

ਸੁਹੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੩

Raag Suhi Guru Arjan Dev

ਬੀਜੁ ਬੀਜਿ ਦੇਖਿਓ ਬਹੁ ਪਰਕਾਰਾ ॥

Beej Beej Dhaekhiou Bahu Parakaaraa ||

I have seen seeds of all kinds being planted

ਸੁਹੀ (ਮਃ ੫) (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੩

Raag Suhi Guru Arjan Dev

ਫਲ ਪਾਕੇ ਤੇ ਏਕੰਕਾਰਾ ॥੨॥

Fal Paakae Thae Eaekankaaraa ||2||

- when the fruit ripens, the seeds appear in the same form as the original. ||2||

ਸੁਹੀ (ਮਃ ੫) (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੩

Raag Suhi Guru Arjan Dev

ਸਹਸ ਘਟਾ ਮਹਿ ਏਕੁ ਆਕਾਸੁ ॥

Sehas Ghattaa Mehi Eaek Aakaas ||

The one sky is reflected in thousands of water jugs,

ਸੁਹੀ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੪

Raag Suhi Guru Arjan Dev

ਘਟ ਫੂਟੇ ਤੇ ਓਹੀ ਪ੍ਰਗਾਸੁ ॥

Ghatt Foottae Thae Ouhee Pragaas ||

But when the jugs are broken, only the sky remains.

ਸੁਹੀ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੪

Raag Suhi Guru Arjan Dev

ਭਰਮ ਲੋਭ ਮੋਹ ਮਾਇਆ ਵਿਕਾਰ ॥

Bharam Lobh Moh Maaeiaa Vikaar ||

Doubt comes from greed, emotional attachment and the corruption of Maya.

ਸੁਹੀ (ਮਃ ੫) (੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੪

Raag Suhi Guru Arjan Dev

ਭ੍ਰਮ ਛੂਟੇ ਤੇ ਏਕੰਕਾਰ ॥੩॥

Bhram Shhoottae Thae Eaekankaar ||3||

Freed from doubt, one realizes the One Lord alone. ||3||

ਸੁਹੀ (ਮਃ ੫) (੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੫

Raag Suhi Guru Arjan Dev

ਓਹੁ ਅਬਿਨਾਸੀ ਬਿਨਸਤ ਨਾਹੀ ॥

Ouhu Abinaasee Binasath Naahee ||

He is imperishable; He will never pass away.

ਸੁਹੀ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੫

Raag Suhi Guru Arjan Dev

ਨਾ ਕੋ ਆਵੈ ਨਾ ਕੋ ਜਾਹੀ ॥

Naa Ko Aavai Naa Ko Jaahee ||

He does not come, and He does not go.

ਸੁਹੀ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੫

Raag Suhi Guru Arjan Dev

ਗੁਰਿ ਪੂਰੈ ਹਉਮੈ ਮਲੁ ਧੋਈ ॥

Gur Poorai Houmai Mal Dhhoee ||

The Perfect Guru has washed away the filth of ego.

ਸੁਹੀ (ਮਃ ੫) (੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੬

Raag Suhi Guru Arjan Dev

ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥੪॥੧॥

Kahu Naanak Maeree Param Gath Hoe ||4||1||

Says Nanak, I have obtained the supreme status. ||4||1||

ਸੁਹੀ (ਮਃ ੫) (੧) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੬

Raag Suhi Guru Arjan Dev

ਸੁਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੩੬

ਕੀਤਾ ਲੋੜਹਿ ਸੋ ਪ੍ਰਭ ਹੋਇ ॥

Keethaa Lorrehi So Prabh Hoe ||

Whatever God wills, that alone happens.

ਸੁਹੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੬

Raag Suhi Guru Arjan Dev

ਤੁਝ ਬਿਨੁ ਦੂਜਾ ਨਾਹੀ ਕੋਇ ॥

Thujh Bin Dhoojaa Naahee Koe ||

Without You, there is no other at all.

ਸੁਹੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੭

Raag Suhi Guru Arjan Dev

ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥

Jo Jan Saevae This Pooran Kaaj ||

The humble being serves Him, and so all his works are perfectly successful.

ਸੁਹੀ (ਮਃ ੫) (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੭

Raag Suhi Guru Arjan Dev

ਦਾਸ ਅਪੁਨੇ ਕੀ ਰਾਖਹੁ ਲਾਜ ॥੧॥

Dhaas Apunae Kee Raakhahu Laaj ||1||

O Lord, please preserve the honor of Your slaves. ||1||

ਸੁਹੀ (ਮਃ ੫) (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੭

Raag Suhi Guru Arjan Dev

ਤੇਰੀ ਸਰਣਿ ਪੂਰਨ ਦਇਆਲਾ ॥

Thaeree Saran Pooran Dhaeiaalaa ||

I seek Your Sanctuary, O Perfect, Merciful Lord.

ਸੁਹੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੮

Raag Suhi Guru Arjan Dev

ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥

Thujh Bin Kavan Karae Prathipaalaa ||1|| Rehaao ||

Without You, who would cherish and love me? ||1||Pause||

ਸੁਹੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੮

Raag Suhi Guru Arjan Dev

ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥

Jal Thhal Meheal Rehiaa Bharapoor ||

He is permeating and pervading the water, the land and the sky.

ਸੁਹੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੮

Raag Suhi Guru Arjan Dev

ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥

Nikatt Vasai Naahee Prabh Dhoor ||

God dwells near at hand; He is not far away.

ਸੁਹੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੮

Raag Suhi Guru Arjan Dev

ਲੋਕ ਪਤੀਆਰੈ ਕਛੁ ਨ ਪਾਈਐ ॥

Lok Patheearai Kashhoo N Paaeeai ||

By trying to please other people, nothing is accomplished.

ਸੁਹੀ (ਮਃ ੫) (੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੮

Raag Suhi Guru Arjan Dev

ਸਾਚਿ ਲਗੈ ਤਾ ਹਉਮੈ ਜਾਈਐ ॥੨॥

Saach Lagai Thaa Houmai Jaaeeai ||2||

When someone is attached to the True Lord, his ego is taken away. ||2||

ਸੁਹੀ (ਮਃ ੫) (੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੩੬ ਪੰ. ੧੮

Raag Suhi Guru Arjan Dev